

 Print Page

Sri Guru Granth Sahib

Displaying 331 of

ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥

Koun Ko Pooth Pithaa Ko Kaa Ko ||

Whose son is he? Whose father is he?

ਗਉੜੀ (ਭ. ਕਬੀਰ) ਅਸਟ. (੩੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੯

Gauri and Sorith Bhagat Kabir

ਕਉਨੁ ਮਰੈ ਕੋ ਦੇਇ ਸੰਤਾਪੋ ॥੧॥

Koun Marai Ko Dhaee Santhaapo ||1||

Who dies? Who inflicts pain? ||1||

ਗਉੜੀ (ਭ. ਕਬੀਰ) ਅਸਟ. (੩੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧

Gauri and Sorith Bhagat Kabir

ਹਰਿ ਠਗ ਜਗ ਕਉ ਠਗਉਰੀ ਲਾਈ ॥

Har Thag Jag Ko Thagouree Laaee ||

The Lord is the thug, who has drugged and robbed the whole world.

ਗਉੜੀ (ਭ. ਕਬੀਰ) ਅਸਟ. (੩੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧

Gauri and Sorith Bhagat Kabir

ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥

Har Kae Bioug Kaisae Jeeao Maeree Maaee ||1|| Rehaao ||

I am separated from the Lord; how can I survive, O my mother? ||1||Pause||

ਗਉੜੀ (ਭ. ਕਬੀਰ) ਅਸਟ. (੩੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧

Gauri and Sorith Bhagat Kabir

ਕਉਨੁ ਕੋ ਪੁਰਖੁ ਕਉਨੁ ਕੀ ਨਾਰੀ ॥

Koun Ko Purakh Koun Kee Naaree ||

Whose husband is he? Whose wife is she?

ਗਉੜੀ (ਭ. ਕਬੀਰ) ਅਸਟ. (੩੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੨

Gauri and Sorith Bhagat Kabir

ਇਆ ਤਤ ਲੇਹੁ ਸਰੀਰ ਬਿਚਾਰੀ ॥੨॥

Eiaa Thath Laehu Sareer Bichaaree ||2||

Contemplate this reality within your body. ||2||

ਗਉੜੀ (ਭ. ਕਬੀਰ) ਅਸਟ. (੩੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੨
Gauri and Sorith Bhagat Kabir

ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥

Kehi Kabeer Thag Sio Man Maaniaa ||

Says Kabeer, my mind is pleased and satisfied with the thug.

ਗਉੜੀ (ਭ. ਕਬੀਰ) ਅਸਟ. (੩੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੨
Gauri and Sorith Bhagat Kabir

ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥

Gee Thagouree Thag Pehichaniaa ||3||39||

The effects of the drug have vanished, since I recognized the thug. ||3||39||

ਗਉੜੀ (ਭ. ਕਬੀਰ) ਅਸਟ. (੩੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੩
Gauri and Sorith Bhagat Kabir

ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥

Ab Mo Ko Bheae Raajaa Raam Sehaaee ||

Now, the Lord, my King, has become my help and support.

ਗਉੜੀ (ਭ. ਕਬੀਰ) ਅਸਟ. (੪੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੩
Gauri and Sorith Bhagat Kabir

ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥

Janam Maran Katt Param Gath Paaee ||1|| Rehaao ||

I have cut away birth and death, and attained the supreme status. ||1||Pause||

ਗਉੜੀ (ਭ. ਕਬੀਰ) ਅਸਟ. (੪੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੪
Gauri and Sorith Bhagat Kabir

ਸਾਧੂ ਸੰਗਤਿ ਦੀਓ ਰਲਾਇ ॥

Saadhhoo Sangath Dheeuou Ralaaee ||

He has united me with the Saadh Sangat, the Company of the Holy.

ਗਉੜੀ (ਭ. ਕਬੀਰ) ਅਸਟ. (੪੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੪
Gauri and Sorith Bhagat Kabir

ਪੰਚ ਦੂਤ ਤੇ ਲੀਓ ਛਡਾਇ ॥

Panch Dhooth Thae Leeou Shhaddaaee ||

He has rescued me from the five demons.

ਗਉੜੀ (ਭ. ਕਬੀਰ) ਅਸਟ. (੪੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੫
Gauri and Sorith Bhagat Kabir

ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥

Anmrith Naam Japo Jap Rasanaa ||

I chant with my tongue and meditate on the Ambrosial Naam, the Name of the Lord.

ਗਉੜੀ (ਭ. ਕਬੀਰ) ਅਸਟ. (੪੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੫

Gauri and Sorith Bhagat Kabir

ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥

Amol Dhaas Kar Leeno Apanaa ||1||

He has made me his own slave. ||1||

ਗਉੜੀ (ਭ. ਕਬੀਰ) ਅਸਟ. (੪੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੫

Gauri and Sorith Bhagat Kabir

ਸਤਿਗੁਰ ਕੀਨੋ ਪਰਉਪਕਾਰੁ ॥

Sathigur Keeno Paroupakaar ||

The True Guru has blessed me with His generosity.

ਗਉੜੀ (ਭ. ਕਬੀਰ) ਅਸਟ. (੪੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੫

Gauri and Sorith Bhagat Kabir

ਕਾਢਿ ਲੀਨ ਸਾਗਰ ਸੰਸਾਰ ॥

Kaadt Leen Saagar Sansaar ||

He has lifted me up, out of the world-ocean.

ਗਉੜੀ (ਭ. ਕਬੀਰ) ਅਸਟ. (੪੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੬

Gauri and Sorith Bhagat Kabir

ਚਰਨ ਕਮਲ ਸਿਉ ਲਾਗੀ ਪ੍ਰੀਤਿ ॥

Charan Kamal Sio Laagee Preeth ||

I have fallen in love with His Lotus Feet.

ਗਉੜੀ (ਭ. ਕਬੀਰ) ਅਸਟ. (੪੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੬

Gauri and Sorith Bhagat Kabir

ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥

Gobindh Basai Nithaa Nith Cheeth ||2||

The Lord of the Universe dwells continually within my consciousness. ||2||

ਗਉੜੀ (ਭ. ਕਬੀਰ) ਅਸਟ. (੪੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੬

Gauri and Sorith Bhagat Kabir

ਮਾਇਆ ਤਪਤਿ ਬੁਝਿਆ ਅੰਗਿਆਰੁ ॥

Maaeiaa Thapath Bujhiala Angiaar ||

The burning fire of Maya has been extinguished.

ਗਉੜੀ (ਭ. ਕਬੀਰ) ਅਸਟ. (੪੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੭

Gauri and Sorith Bhagat Kabir

ਮਨਿ ਸੰਤੋਖੁ ਨਾਮੁ ਆਧਾਰੁ ॥

Man Santhokh Naam Aadhhaar ||

My mind is contented with the Support of the Naam.

ਗਉੜੀ (ਭ. ਕਬੀਰ) ਅਸਟ. (੪੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੭

Gauri and Sorith Bhagat Kabir

ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥

Jal Thhal Poor Rehae Prabh Suaamee ||

God, the Lord and Master, is totally permeating the water and the land.

ਗਉੜੀ (ਭ. ਕਬੀਰ) ਅਸਟ. (੪੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੮

Gauri and Sorith Bhagat Kabir

ਜਤ ਪੇਖਉ ਤਤ ਅੰਤਰਜਾਮੀ ॥੩॥

Jath Paekho Thath Antharajaamee ||3||

Wherever I look, there is the Inner-knower, the Searcher of hearts. ||3||

ਗਉੜੀ (ਭ. ਕਬੀਰ) ਅਸਟ. (੪੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੮

Gauri and Sorith Bhagat Kabir

ਅਪਨੀ ਭਗਤਿ ਆਪ ਹੀ ਦ੍ਰਿੜਾਈ ॥

Apanee Bhagath Aap Hee Dhrirraaee ||

He Himself has implanted His devotional worship within me.

ਗਉੜੀ (ਭ. ਕਬੀਰ) ਅਸਟ. (੪੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੯

Gauri and Sorith Bhagat Kabir

ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥

Poorab Likhath Miliaa Maerae Bhaaee ||

By pre-ordained destiny, one meets Him, O my Siblings of Destiny.

ਗਉੜੀ (ਭ. ਕਬੀਰ) ਅਸਟ. (੪੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੯

Gauri and Sorith Bhagat Kabir

ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥

Jis Kirapaa Karae This Pooran Saaj ||

When He grants His Grace, one is perfectly fulfilled.

ਗਉੜੀ (ਭ. ਕਬੀਰ) ਅਸਟ. (੪੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੯

Gauri and Sorith Bhagat Kabir

ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥

Kabeer Ko Suaamee Gareeb Nivaaj ||4||40||

Kabeer's Lord and Master is the Cherisher of the poor. ||4||40||

ਗਉੜੀ (ਭ. ਕਬੀਰ) ਅਸਟ. (੪੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੯

Gauri and Sorith Bhagat Kabir

ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕੁ ਓਪਤਿ ਹੋਈ ॥

Jal Hai Soothak Thhal Hai Soothak Soothak Oupath Hoei ||

There is pollution in the water, and pollution on the land; whatever is born is polluted.

ਗਉੜੀ (ਭ. ਕਬੀਰ) ਅਸਟ. (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੦

Gauri and Sorith Bhagat Kabir

ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕੁ ਪਰਜ ਬਿਗੋਈ ॥੧॥

Janamae Soothak Moeae Fun Soothak Soothak Paraj Bigoei ||1||

There is pollution in birth, and more pollution in death; all beings are ruined by pollution. ||1||

ਗਉੜੀ (ਭ. ਕਬੀਰ) ਅਸਟ. (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੦

Gauri and Sorith Bhagat Kabir

ਕਹੁ ਰੇ ਪੰਡੀਆ ਕਉਨ ਪਵੀਤਾ ॥

Kahu Rae Panddeaaa Koun Paveethaa ||

Tell me, O Pandit, O religious scholar: who is clean and pure?

ਗਉੜੀ (ਭ. ਕਬੀਰ) ਅਸਟ. (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੧

Gauri and Sorith Bhagat Kabir

ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥

Aisaa Giaan Japahu Maerae Meethaa ||1|| Rehaao ||

Meditate on such spiritual wisdom, O my friend. ||1||Pause||

ਗਉੜੀ (ਭ. ਕਬੀਰ) ਅਸਟ. (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੧

Gauri and Sorith Bhagat Kabir

ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥

Nainahu Soothak Bainahu Soothak Soothak Sravanee Hoei ||

There is pollution in the eyes, and pollution in speech; there is pollution in the ears as well.

ਗਉੜੀ (ਭ. ਕਬੀਰ) ਅਸਟ. (੪੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੨

Gauri and Sorith Bhagat Kabir

ਉਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥

Oothath Baithath Soothak Laagai Soothak Parai Rasoei ||2||

Standing up and sitting down, one is polluted; one's kitchen is polluted as well. ||2||

ਗਉੜੀ (ਭ. ਕਬੀਰ) ਅਸਟ. (੪੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੨

Gauri and Sorith Bhagat Kabir

ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥

Faasan Kee Bidhh Sabh Kooo Jaanai Shhootan Kee Eik Koe ||

Everyone knows how to be caught, but hardly anyone knows how to escape.

ਗਉੜੀ (ਭ. ਕਬੀਰ) ਅਸਟ. (੪੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੨

Gauri and Sorith Bhagat Kabir

ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥

Kehi Kabeer Raam Ridhai Bichaarai Soothak Thina N Hoe ||3||41||

Says Kabeer, those who meditate on the Lord within their hearts, are not polluted. ||3||41||

ਗਉੜੀ (ਭ. ਕਬੀਰ) ਅਸਟ. (੪੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੩

Gauri and Sorith Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੧

ਝਗਰਾ ਏਕੁ ਨਿਬੇਰਹੁ ਰਾਮ ॥

Jhagaraa Eaek Nibaerahu Raam ||

Resolve this one conflict for me, O Lord,

ਗਉੜੀ (ਭ. ਕਬੀਰ) ਅਸਟ. (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੪

Raag Gauri Bhagat Kabir

ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥

Jo Thum Apanae Jan Sa Kaam ||1|| Rehaao ||

If you require any work from Your humble servant. ||1||Pause||

ਗਉੜੀ (ਭ. ਕਬੀਰ) ਅਸਟ. (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੪

Raag Gauri Bhagat Kabir

ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥

Eihu Man Baddaa K Jaa So Man Maaniaa ||

Is this mind greater, or the One to whom the mind is attuned?

ਗਉੜੀ (ਭ. ਕਬੀਰ) ਅਸਟ. (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੫

Raag Gauri Bhagat Kabir

ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥

Raam Baddaa Kai Raamehi Jaaniaa ||1||

Is the Lord greater, or one who knows the Lord? ||1||

ਗਉੜੀ (ਭ. ਕਬੀਰ) ਅਸਟ. (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੫

Raag Gauri Bhagat Kabir

ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥

Brehamaa Baddaa K Jaas Oupaaeiaa ||

Is Brahma greater, or the One who created Him?

ਗਉੜੀ (ਭ. ਕਬੀਰ) ਅਸਟ. (੪੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੫

Raag Gauri Bhagat Kabir

ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥

Baedh Baddaa K Jehaan Thae Aaeiaa ||2||

Are the Vedas greater, or the One from which they came? ||2||

ਗਉੜੀ (ਭ. ਕਬੀਰ) ਅਸਟ. (੪੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੬

Raag Gauri Bhagat Kabir

ਕਹਿ ਕਬੀਰ ਹਉ ਭਇਆ ਉਦਾਸੁ ॥

Kehi Kabeer Ho Bhaeiaa Oudhaas ||

Says Kabeer, I have become depressed;

ਗਉੜੀ (ਭ. ਕਬੀਰ) ਅਸਟ. (੪੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੬

Raag Gauri Bhagat Kabir

ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥

Theerathh Baddaa K Har Kaa Dhaas ||3||42||

Is the sacred shrine of pilgrimage greater, or the slave of the Lord? ||3||42||

ਗਉੜੀ (ਭ. ਕਬੀਰ) ਅਸਟ. (੪੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੭

Raag Gauri Bhagat Kabir

ਰਾਗੁ ਗਉੜੀ ਚੇਤੀ ॥

Raag Gourree Chaethee ||

Raag Gauree Chaytee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੧

ਦੇਖੋ ਭਾਈ ਗੁਾਨ ਕੀ ਆਈ ਆਂਧੀ ॥

Dhaekha Bhaaee Gyaan Kee Aaee Aaandhhee ||

Behold, O Siblings of Destiny, the storm of spiritual wisdom has come.

ਗਉੜੀ (ਭ. ਕਬੀਰ) ਅਸਟ. (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੭

Raag Gauri Chaytee Bhagat Kabir

ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥

Sabhai Ouddaanee Bhram Kee Ttaattee Rehai N Maaeiaa Baandhhee ||1|| Rehaao ||

It has totally blown away the thatched huts of doubt, and torn apart the bonds of Maya. ||1||Pause||

ਗਉੜੀ (ਭ. ਕਬੀਰ) ਅਸਟ. (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੮

Raag Gauri Chaytee Bhagat Kabir

ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥

Dhuchithae Kee Dhue Thhoon Giraanee Moh Balaeddaa Ttootaa ||

The two pillars of double-mindedness have fallen, and the beams of emotional attachment have come crashing down.

ਗਉੜੀ (ਭ. ਕਬੀਰ) ਅਸਟ. (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੮

Raag Gauri Chaytee Bhagat Kabir

ਤਿਸਨਾ ਛਾਨਿ ਪਰੀ ਧਰ ਉਪਰਿ ਦੁਰਮਤਿ ਭਾਂਡਾ ਫੂਟਾ ॥੧॥

Thisanaa Shhaan Paree Dhhar Oopar Dhuramath Bhaanddaa Foottaa ||1||

The thatched roof of greed has caved in, and the pitcher of evil-mindedness has been broken. ||1||

ਗਉੜੀ (ਭ. ਕਬੀਰ) ਅਸਟ. (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੧ ਪੰ. ੧੯

Raag Gauri Chaytee Bhagat Kabir